



ਬ੍ਰੈਂਪਟਨ ਸਿਟੀ ਹਾਲ ਵਿਖੇ 16 ਤੋਂ 19 ਫਰਵਰੀ ਤੱਕ, ਸਿਰਫ ਮੁਲਾਕਾਤ ਬੁੱਕ ਕਰਕੇ ਆਉਣ ਲਈ ਸਮਾਂ ਵਧਾ ਦਿੱਤਾ ਗਿਆ ਹੈ

ਬ੍ਰੈਂਪਟਨ, ਓਨਟਾਰੀਓ (11 ਫਰਵਰੀ, 2021) – ਸਿਟੀ ਨੇ ਨਿਵਾਸੀਆਂ ਅਤੇ ਕਾਰੋਬਾਰੀਆਂ ਲਈ, ਉਹਨਾਂ ਦੇ ਪ੍ਰਾਪਰਟੀ ਟੈਕਸਾਂ ਦਾ ਭੁਗਤਾਨ ਕਰਨ ਲਈ, ਸਿਟੀ ਹਾਲ (City Hall) ਵਿਖੇ ਹੇਠਾਂ ਦਿੱਤੀਆਂ ਤਾਰੀਖਾਂ ਨੂੰ ਇਸਦਾ ਸਮਾਂ ਵਧਾ ਦਿੱਤਾ ਹੈ:

- ਮੰਗਲਵਾਰ, 16 ਫਰਵਰੀ, ਸਵੇਰੇ 8:30 ਵਜੇ ਤੋਂ ਸ਼ਾਮ 6 ਵਜੇ ਤੱਕ
- ਬੁੱਧਵਾਰ, 17 ਫਰਵਰੀ, ਸਵੇਰੇ 8:30 ਵਜੇ ਤੋਂ ਸ਼ਾਮ 6 ਵਜੇ ਤੱਕ
- ਵੀਰਵਾਰ, 18 ਫਰਵਰੀ, ਸਵੇਰੇ 9 ਵਜੇ ਤੋਂ ਸ਼ਾਮ 4 ਵਜੇ ਤੱਕ
- ਸ਼ੁੱਕਰਵਾਰ, 19 ਫਰਵਰੀ, ਸਵੇਰੇ 9 ਵਜੇ ਤੋਂ ਸ਼ਾਮ 4 ਵਜੇ ਤੱਕ

ਸਿਟੀ ਹਾਲ ਵਿਖੇ ਪ੍ਰਾਪਰਟੀ ਟੈਕਸਾਂ ਦਾ ਭੁਗਤਾਨ ਕਰਨ ਲਈ, ਨਿਵਾਸੀਆਂ ਲਈ ਪਹਿਲਾਂ ਤੋਂ ਹੀ, [ਸਿਟੀ ਆਫ ਬ੍ਰੈਂਪਟਨ ਦੀ ਵੈੱਬਸਾਈਟ \(City of Brampton website\)](#) ਤੇ ਮੁਲਾਕਾਤ ਬੁੱਕ ਕਰਨਾ ਲਾਜ਼ਮੀ ਹੈ। ਨਕਦ ਭੁਗਤਾਨ ਸਵੀਕਾਰ ਨਹੀਂ ਕੀਤਾ ਜਾਵੇਗਾ।

ਪ੍ਰਾਪਰਟੀ ਟੈਕਸ ਦੀਆਂ ਨਿਯਤ ਤਾਰੀਖਾਂ [ਇੱਥੇ \(here\)](#) ਦੇਖੀਆਂ ਜਾ ਸਕਦੀਆਂ ਹਨ।

ਨਿਵਾਸੀਆਂ ਨੂੰ ਯਾਦ ਕਰਾਇਆ ਜਾਂਦਾ ਹੈ ਕਿ ਇਸ ਵੇਲੇ, ਸਿਟੀ ਕਾਰਪੋਰੇਟ ਫੈਸਿਲਿਟੀਜ ਵਿਖੇ ਜਾਣ ਲਈ ਮੁਲਾਕਾਤਾਂ ਬੁੱਕ ਕਰਨਾ ਜ਼ਰੂਰੀ ਹੈ। ਵਿਅਕਤੀਗਤ ਤੌਰ ਤੇ ਸਿਰਫ ਕੁਝ ਸੇਵਾਵਾਂ ਹੀ ਉਪਲਬਧ ਹਨ।

ਸਿਹਤ ਅਤੇ ਸੁਰੱਖਿਆ ਬਣਾਏ ਰੱਖਣ ਲਈ, ਨਿਵਾਸੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਜਦੋਂ ਸੰਭਵ ਹੋਵੇ, ਉਹ ਔਨਲਾਈਨ ਜਾਂ ਹੋਰ ਵਿਕਲਪਾਂ ਰਾਹੀਂ ਸੇਵਾਵਾਂ ਤੱਕ ਪਹੁੰਚਣ। ਪ੍ਰਾਪਰਟੀ ਟੈਕਸਾਂ ਦਾ ਭੁਗਤਾਨ ਕਰਨ ਦੇ ਕਈ ਵਿਕਲਪਿਕ ਸੁਰੱਖਿਅਤ ਅਤੇ ਸੁਵਿਧਾਜਨਕ ਤਰੀਕੇ ਹਨ:

- ਪ੍ਰੀ-ਅਥਾਰਾਈਜ਼ਡ ਟੈਕਸ ਭੁਗਤਾਨ ਪਲਾਨ
- ਬੈਂਕ ਜਾਂ ਹੋਰ ਵਿੱਤੀ ਸੰਸਥਾਨ ਵਿਖੇ
- ਵਿੱਤੀ ਸੰਸਥਾਨਾਂ ਦੁਆਰਾ ਇੰਟਰਨੈੱਟ/ਟੈਲੀਫੋਨ ਬੈਂਕਿੰਗ
- ਸਿਟੀ ਹਾਲ ਵਿਖੇ ਡ੍ਰੋਪ ਬੈਕਸ ਵਿੱਚ ਚੈੱਕ ਜਮ੍ਹਾਂ ਕਰਨਾ

ਮੁਲਾਕਾਤਾਂ ਦੀ ਬੁਕਿੰਗ ਜਾਂ ਪ੍ਰਾਪਰਟੀ ਟੈਕਸ ਭੁਗਤਾਨਾਂ ਸਬੰਧੀ ਸਵਾਲਾਂ ਲਈ, ਕਿਰਪਾ ਕਰਕੇ 24/7 ਮਦਦ ਤੱਕ ਪਹੁੰਚ ਲਈ 311 ਤੇ ਫੋਨ ਕਰੋ ਜਾਂ 311@brampton.ca ਤੇ ਈਮੇਲ ਕਰੋ।

-30-

ਮੀਡੀਆ ਸੰਪਰਕ

ਮੋਨਿਕਾ ਦੁੱਗਲ (Monika Duggal)

ਕੋਆਰਡੀਨੇਟਰ, ਮੀਡੀਆ ਐਂਡ ਕਮਿਊਨਿਟੀ ਐਂਗੇਜਮੈਂਟ

ਸਟ੍ਰੈਟੀਜਿਕ ਕਮਿਊਨਿਕੇਸ਼ਨ

ਸਿਟੀ ਆਫ ਬ੍ਰੈਂਪਟਨ

905-874-3426 | Monika.Duggal@brampton.ca